

*Waheguru Ji Ka Khalsa,
Waheguru Ji Ki Fateh*

Today's Hukamnama

Friday 31-07-2026

ਸਲੋਕ ॥

Shalok:

ਬਸੰਤਿ ਸੂਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥

They may live in heavenly realms, and conquer the nine regions of the world,

ਭਾਵੇਂ ਉਹ ਬਹਿਸ਼ਤ ਵਰਗੇ ਦੇਸ ਵਿੱਚ ਵਸਦੇ ਹੋਣ ਅਤੇ ਧਰਤੀ ਦੇ ਨੌਂ ਖੰਡ ਜਿੱਤ ਲੈਣ,

ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥

but if they forget the Lord of the world, O Nanak, they are just wanderers in the wilderness. ||1||

ਪ੍ਰੰਤੂ ਜੇਕਰ ਉਹ ਜੀਵ ਸੁਆਮੀ ਵਾਹਿਗੁਰੂ ਨੂੰ ਭੁਲਾਉਂਦੇ ਹਨ, ਉਹ ਬੀਆਬਾਨ ਵਿੱਚ ਭਟਕਣ ਵਾਲਿਆਂ ਵਾਂਗੂੰ ਹੈ।

ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥

In the midst of millions of games and entertainments, the Lord's Name does not come to their minds.

ਜਿਥੇ ਕ੍ਰੋੜਾਂ ਹੀ ਖੇਡਾਂ ਤੇ ਦਿਲ-ਬਹਿਲਾਵਿਆ ਦੇ ਰੱਬ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਜਾਂਦਾ,

ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥

O Nanak, their home is like a wilderness, in the depths of hell. ||2||

ਹੇ ਨਾਨਕ! ਉਹ ਥਾਂ ਉਜਾੜ ਬੀਆਬਾਨ ਤੇ ਕੋੜ੍ਹਿਆਂ ਦੇ ਦੋਜਕ ਦੇ ਤੁੱਲ ਹੈ।

ਪਉੜੀ ॥

Pauree:

ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥

He sees the terrible, awful wilderness as a city.

ਪਰਮ ਡਰਾਉਣੇ ਬੀਆਬਾਨ ਨੂੰ ਬੰਦਾ ਇਕ ਸ਼ਹਿਰ ਕਰ ਕੇ ਮੰਨਦਾ ਹੈ।

ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥

Gazing upon the false objects, he believes them to be real.

ਕੂੜੇ ਸਾਜ ਸਮਾਨ ਨੂੰ ਵੇਖ ਕੇ, ਉਹ ਇਸ ਨੂੰ ਸੱਚ ਕਰ ਕੇ ਜਾਣਦਾ ਹੈ।
ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥

Engrossed in sexual desire, anger and egotism, he wanders around insane.

ਵਿਸ਼ੇ ਭੋਗ, ਗੁੱਸੇ ਤੇ ਗਰੂਰ ਵਿੱਚ ਖੱਚਤ ਹੋਇਆ ਉਹ ਕਮਲਾ ਹੋਇਆ ਫਿਰਦਾ ਹੈ।
ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥

When the Messenger of Death hits him on the head with his club, then he regrets and repents.

ਜਦ ਮੌਤ ਦਾ ਡੰਡਾ ਉਸ ਦੇ ਸਿਰ ਉਤੇ ਲੱਗਦਾ ਹੈ, ਜਦ ਉਹ ਪਸਚਾਤਾਪ ਕਰਦਾ ਹੈ।
ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥

Without the Perfect, Divine Guru, he roams around like Satan. ||9||

ਪੂਰਨ ਪ੍ਰਕਾਸ਼ਵਾਨ ਗੁਰਾਂ ਦੇ ਬਗੈਰ ਉਹ ਸੈਤਾਨ ਵਾਂਗੂੰ ਫਿਰਦਾ ਹੈ।

ਅੰਗ ੨੦੨